

 Print Page

Sri Guru Granth Sahib

Displaying 1281 of

ਗੁਰਮੁਖਿ ਪਤਿ ਸਿਉ ਲੇਖਾ ਨਿਬੜੈ ਬਖਸੇ ਸਿਫਤਿ ਭੰਡਾਰ ॥

Guramukh Path Sio Laekhaa Nibarrai Bakhasae Sifath Bhanddaar ||

The Gurmukh's account is settled with honor; the Lord blesses him with the treasure of His Praise.

ਮਲਾਰ ਵਾਰ (ਮਃ ੧) ਈ:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੧ ਪੰ. ੧

Raag Malar Guru Amar Das

ਓਥੈ ਹਥੁ ਨ ਅਪੜੈ ਕੂਕ ਨ ਸੁਣੀਐ ਪੁਕਾਰ ॥

Outhhai Hathh N Aparrai Kook N Suneeai Pukaar ||

No one's hands can reach there; no one will hear anyone's cries.

ਮਲਾਰ ਵਾਰ (ਮਃ ੧) ਈ:੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੧ ਪੰ. ੧

Raag Malar Guru Amar Das

ਓਥੈ ਸਤਿਗੁਰੁ ਬੇਲੀ ਹੋਵੈ ਕਢਿ ਲਏ ਅੰਤੀ ਵਾਰ ॥

Outhhai Sathigur Baelee Hovai Kadt Leae Anthee Vaar ||

The True Guru will be your best friend there; at the very last instant, He will save you.

ਮਲਾਰ ਵਾਰ (ਮਃ ੧) ਈ:੭ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੧ ਪੰ. ੨

Raag Malar Guru Amar Das

ਏਨਾ ਜੰਤਾ ਨੋ ਹੋਰ ਸੇਵਾ ਨਹੀ ਸਤਿਗੁਰੁ ਸਿਰਿ ਕਰਤਾਰ ॥੬॥

Eaenaa Janthaa No Hor Saevaa Nehee Sathigur Sir Karathaar ||6||

These beings should serve no other than the True Guru or the Creator Lord above the heads of all. ||6||

ਮਲਾਰ ਵਾਰ (ਮਃ ੧) ਈ:੮ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੧ ਪੰ. ੨

Raag Malar Guru Amar Das

ਸਲੋਕ ਮਃ ੩ ॥

Salok Ma 3 ||

Shalok, Third Mehl:

ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੧

ਬਾਬੀਹਾ ਜਿਸ ਨੋ ਤੂ ਪੂਕਾਰਦਾ ਤਿਸ ਨੋ ਲੋਚੈ ਸਭੁ ਕੋਇ ॥

Baabehaa Jis No Thoo Pookaaradhaa This No Lochai Sabh Koe ||

O rainbird, the One unto whom you call - everyone longs for that Lord.

ਮਲਾਰ ਵਾਰ (ਮਃ ੧) (੭) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੩

Raag Malar Guru Amar Das

ਅਪਣੀ ਕਿਰਪਾ ਕਰਿ ਕੈ ਵਸਸੀ ਵਣੁ ਤ੍ਰਿਣੁ ਹਰਿਆ ਹੋਇ ॥

Apanee Kirapaa Kar Kai Vasasee Van Thrin Hariaa Hoe ||

When He grants His Grace, it rains, and the forests and fields blossom forth in their greenery.

ਮਲਾਰ ਵਾਰ (ਮਃ ੧) (੭) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੩

Raag Malar Guru Amar Das

ਗੁਰ ਪਰਸਾਦੀ ਪਾਈਐ ਵਿਰਲਾ ਬੂਝੈ ਕੋਇ ॥

Gur Parasaadhee Paaeeai Viralaa Boojhai Koe ||

By Guru's Grace, He is found; only a rare few understand this.

ਮਲਾਰ ਵਾਰ (ਮਃ ੧) (੭) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੪

Raag Malar Guru Amar Das

ਬਹਦਿਆ ਉਠਦਿਆ ਨਿਤ ਧਿਆਈਐ ਸਦਾ ਸਦਾ ਸੁਖੁ ਹੋਇ ॥

Behadhiaa Outhadhiaa Nith Dhhiaaeeai Sadhaa Sadhaa Sukh Hoe ||

Sitting down and standing up, meditate continually on Him, and be at peace forever and ever.

ਮਲਾਰ ਵਾਰ (ਮਃ ੧) (੭) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੪

Raag Malar Guru Amar Das

ਨਾਨਕ ਅੰਮ੍ਰਿਤੁ ਸਦ ਹੀ ਵਰਸਦਾ ਗੁਰਮੁਖਿ ਦੇਵੈ ਹਰਿ ਸੋਇ ॥੧॥

Naanak Anmrith Sadh Hee Varasadhaa Guramukh Dhaevai Har Soe ||1||

O Nanak, the Ambrosial Nectar rains down forever; the Lord gives it to the Gurmukh. ||1||

ਮਲਾਰ ਵਾਰ (ਮਃ ੧) (੭) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੫

Raag Malar Guru Amar Das

ਮਃ ੩ ॥

Ma 3 ||

Third Mehl:

ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੧

ਕਲਮਲਿ ਹੋਈ ਮੇਦਨੀ ਅਰਦਾਸਿ ਕਰੇ ਲਿਵ ਲਾਇ ॥

Kalamal Hooe Maedhanee Aradhaas Karae Liv Laae ||

When the people of the world are suffering in pain, they call upon the Lord in loving prayer.

ਮਲਾਰ ਵਾਰ (ਮਃ ੧) (੭) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੧ ਪੰ. ੬

Raag Malar Guru Amar Das

ਸਚੈ ਸੁਣਿਆ ਕੰਨੁ ਦੇ ਧੀਰਕ ਦੇਵੈ ਸਹਜਿ ਸੁਭਾਇ ॥

Sachai Suniaa Kann Dhae Dhheerak Dhaevai Sehaj Subhaae ||

The True Lord naturally listens and hears and gives comfort.

ਮਲਾਰ ਵਾਰ (ਮਃ ੧) (੭) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੧ ਪੰ. ੬

Raag Malar Guru Amar Das

ਇੰਦ੍ਰੈ ਨੋ ਫੁਰਮਾਇਆ ਵੁਠਾ ਛਹਬਰ ਲਾਇ ॥

Eindhrai No Furamaeiaa Vuthaa Shhehabar Laae ||

He commands the god of rain, and the rain pours down in torrents.

ਮਲਾਰ ਵਾਰ (ਮਃ ੧) (੭) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੧ ਪੰ. ੭

Raag Malar Guru Amar Das

ਅਨੁ ਧਨੁ ਉਪਜੈ ਬਹੁ ਘਣਾ ਕੀਮਤਿ ਕਹਣੁ ਨ ਜਾਇ ॥

An Dhhan Oupajai Bahu Ghanaa Keemath Kehan N Jaae ||

Corn and wealth are produced in great abundance and prosperity; their value cannot be estimated.

ਮਲਾਰ ਵਾਰ (ਮਃ ੧) (੭) ਸ. (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੧ ਪੰ. ੭

Raag Malar Guru Amar Das

ਨਾਨਕ ਨਾਮੁ ਸਲਾਹਿ ਤੂ ਸਭਨਾ ਜੀਆ ਦੇਦਾ ਰਿਜਕੁ ਸੰਬਾਹਿ ॥

Naanak Naam Salaahi Thoo Sabhanaa Jeeaa Dhaedhaa Rijak Sanbaahi ||

O Nanak, praise the Naam, the Name of the Lord; He reaches out and gives sustenance to all beings.

ਮਲਾਰ ਵਾਰ (ਮਃ ੧) (੭) ਸ. (੩) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੧ ਪੰ. ੭

Raag Malar Guru Amar Das

ਜਿਤੁ ਖਾਧੈ ਸੁਖੁ ਉਪਜੈ ਫਿਰਿ ਦੁਖੁ ਨ ਲਾਗੈ ਆਇ ॥੨॥

Jith Khaadhhai Sukh Oopajai Fir Dhookh N Laagai Aae ||2||

Eating this, peace is produced, and the mortal never again suffers in pain. ||2||

ਮਲਾਰ ਵਾਰ (ਮਃ ੧) (੭) ਸ. (੩) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੧ ਪੰ. ੮

Raag Malar Guru Amar Das

ਪਉੜੀ ॥

Pourree ||

Pauree:

ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੧

ਹਰਿ ਜੀਉ ਸਚਾ ਸਚੁ ਤੂ ਸਚੇ ਲੈਹਿ ਮਿਲਾਇ ॥

Har Jeeo Sachaa Sach Thoo Sachae Laihi Milaae ||

O Dear Lord, You are the Truest of the True. You blend those who are truthful into Your Own Being.

ਮਲਾਰ ਵਾਰ (ਮਃ ੧) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੧ ਪੰ. ੯

Raag Malar Guru Amar Das

ਦੂਜੈ ਦੂਜੀ ਤਰਫ ਹੈ ਕੂੜਿ ਮਿਲੈ ਨ ਮਿਲਿਆ ਜਾਇ ॥

Dhoojai Dhoojee Tharaf Hai Koorr Milai N Miliaa Jaae ||

Those caught in duality are on the side of duality; entrenched in falsehood, they cannot merge into the Lord.

ਮਲਾਰ ਵਾਰ (ਮਃ ੧) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੧ ਪੰ. ੯

Raag Malar Guru Amar Das

ਆਪੇ ਜੋੜਿ ਵਿਛੋੜਿਐ ਆਪੇ ਕੁਦਰਤਿ ਦੇਇ ਦਿਖਾਇ ॥

Aapae Jorr Vishhorriai Aapae Kudharath Dhaee Dhikhaae ||

You Yourself unite, and You Yourself separate; You display Your Creative Omnipotence.

ਮਲਾਰ ਵਾਰ (ਮਃ ੧) ੭:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੧ ਪੰ. ੧੦

Raag Malar Guru Amar Das

ਮੋਹੁ ਸੋਗੁ ਵਿਜੋਗੁ ਹੈ ਪੂਰਬਿ ਲਿਖਿਆ ਕਮਾਇ ॥

Mohu Sog Vijog Hai Poorab Likhiaa Kamaae ||

Attachment brings the sorrow of separation; the mortal acts in accordance with pre-ordained destiny.

ਮਲਾਰ ਵਾਰ (ਮਃ ੧) ੭:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੧ ਪੰ. ੧੦

Raag Malar Guru Amar Das

ਹਉ ਬਲਿਹਾਰੀ ਤਿਨ ਕਉ ਜੋ ਹਰਿ ਚਰਣੀ ਰਹੈ ਲਿਵ ਲਾਇ ॥

Ho Balihaaree Thin Ko Jo Har Charanee Rehai Liv Laae ||

I am a sacrifice to those who remain lovingly attached to the Lord's Feet.

ਮਲਾਰ ਵਾਰ (ਮਃ ੧) ੭:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੧ ਪੰ. ੧੧

Raag Malar Guru Amar Das

ਜਿਉ ਜਲ ਮਹਿ ਕਮਲੁ ਅਲਿਪਤੁ ਹੈ ਐਸੀ ਬਣਤ ਬਣਾਇ ॥

Jio Jal Mehi Kamal Alipath Hai Aisee Banath Banaae ||

They are like the lotus which remains detached, floating upon the water.

ਮਲਾਰ ਵਾਰ (ਮਃ ੧) ੭:੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੧ ਪੰ. ੧੧

Raag Malar Guru Amar Das

ਸੇ ਸੁਖੀਏ ਸਦਾ ਸੋਹਣੇ ਜਿਨ੍ ਵਿਚਹੁ ਆਪੁ ਗਵਾਇ ॥

Sae Sukheeeae Sadhaa Sohanae Jinh Vichahu Aap Gavaae ||

They are peaceful and beautiful forever; they eradicate self-conceit from within.

ਮਲਾਰ ਵਾਰ (ਮਃ ੧) ੭:੭ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੧ ਪੰ. ੧੨

Raag Malar Guru Amar Das

ਤਿਨ੍ ਸੋਗੁ ਵਿਜੋਗੁ ਕਦੇ ਨਹੀ ਜੋ ਹਰਿ ਕੈ ਅੰਕਿ ਸਮਾਇ ॥੭॥

Thinh Sog Vijog Kadhae Nehee Jo Har Kai Ank Samaae ||7||

They never suffer sorrow or separation; they are merged in the Being of the Lord. ||7||

ਮਲਾਰ ਵਾਰ (ਮਃ ੧) ੭:੮ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੧ ਪੰ. ੧੨

Raag Malar Guru Amar Das

ਸਲੋਕ ਮਃ ੩ ॥

Salok Ma 3 ||

Shalok, Third Mehl:

ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੧

ਨਾਨਕ ਸੋ ਸਾਲਾਹੀਐ ਜਿਸੁ ਵਸਿ ਸਭੁ ਕਿਛੁ ਹੋਇ ॥

Naanak So Saalaaheeai Jis Vas Sabh Kishh Hoe ||

O Nanak, praise the Lord; everything is in His power.

ਮਲਾਰ ਵਾਰ (ਮਃ ੧) (੮) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੧ ਪੰ. ੧੩

Raag Malar Guru Amar Das

ਤਿਸੈ ਸਰੇਵਿਹੁ ਪ੍ਰਾਣੀਹੋ ਤਿਸੁ ਬਿਨੁ ਅਵਰੁ ਨ ਕੋਇ ॥

Thisai Saraevihu Praaneeho This Bin Avar N Koe ||

Serve Him, O mortal beings; there is none other than Him.

ਮਲਾਰ ਵਾਰ (ਮਃ ੧) (੮) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੧ ਪੰ. ੧੩

Raag Malar Guru Amar Das

ਗੁਰਮੁਖਿ ਹਰਿ ਪ੍ਰਭੁ ਮਨਿ ਵਸੈ ਤਾਂ ਸਦਾ ਸਦਾ ਸੁਖੁ ਹੋਇ ॥

Guramukh Har Prabh Man Vasai Thaan Sadhaa Sadhaa Sukh Hoe ||

The Lord God abides within the mind of the Gurmukh, and then he is at peace, forever and ever.

ਮਲਾਰ ਵਾਰ (ਮਃ ੧) (੮) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੧ ਪੰ. ੧੪

Raag Malar Guru Amar Das

ਸਹਸਾ ਮੂਲਿ ਨ ਹੋਵਈ ਸਭ ਚਿੰਤਾ ਵਿਚਹੁ ਜਾਇ ॥

Sehasaa Mool N Hovee Sabh Chinthaa Vichahu Jaee ||

He is never cynical; all anxiety has been taken out from within him.

ਮਲਾਰ ਵਾਰ (ਮਃ ੧) (੮) ਸ. (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੧ ਪੰ. ੧੪

Raag Malar Guru Amar Das

ਜੋ ਕਿਛੁ ਹੋਇ ਸੁ ਸਹਜੇ ਹੋਇ ਕਹਣਾ ਕਿਛੁ ਨ ਜਾਇ ॥

Jo Kishh Hoe S Sehajae Hoe Kehanaa Kishhoo N Jaae ||

Whatever happens, happens naturally; no one has any say about it.

ਮਲਾਰ ਵਾਰ (ਮਃ ੧) (੮) ਸ. (੩) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੧ ਪੰ. ੧੫

Raag Malar Guru Amar Das

ਸਚਾ ਸਾਹਿਬੁ ਮਨਿ ਵਸੈ ਤਾਂ ਮਨਿ ਚਿੰਦਿਆ ਫਲੁ ਪਾਇ ॥

Sachaa Saahib Man Vasai Thaan Man Chindhiaa Fal Paae ||

When the True Lord abides in the mind, then the mind's desires are fulfilled.

ਮਲਾਰ ਵਾਰ (ਮਃ ੧) (੮) ਸ. (੩) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੧ ਪੰ. ੧੬

Raag Malar Guru Amar Das

ਨਾਨਕ ਤਿਨ ਕਾ ਆਖਿਆ ਆਪਿ ਸੁਣੇ ਜਿ ਲਇਅਨੁ ਪੰਨੈ ਪਾਇ ॥੧॥

Naanak Thin Kaa Aakhiaa Aap Sunae J Laeian Pannai Paae ||1||

O Nanak, He Himself hears the words of those, whose accounts are in His Hands. ||1||

ਮਲਾਰ ਵਾਰ (ਮਃ ੧) (੮) ਸ. (੩) ੧:੭ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੧ ਪੰ. ੧੬

Raag Malar Guru Amar Das

ਮਃ ੩ ॥

Ma 3 ||

Third Mehl:

ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੧

ਅੰਮ੍ਰਿਤੁ ਸਦਾ ਵਰਸਦਾ ਬੁਝਨਿ ਬੁਝਣਹਾਰ ॥

Anmrith Sadhaa Varasadhaa Boojhan Boojhanehaar ||

The Ambrosial Nectar rains down continually; realize this through realization.

ਮਲਾਰ ਵਾਰ (ਮਃ ੧) (੮) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੧ ਪੰ. ੧੭

Raag Malar Guru Amar Das

ਗੁਰਮੁਖਿ ਜਿਨੀ ਬੁਝਿਆ ਹਰਿ ਅੰਮ੍ਰਿਤੁ ਰਖਿਆ ਉਰਿ ਧਾਰਿ ॥

Guramukh Jinhee Bujhiaa Har Anmrith Rakhiaa Our Dhhaar ||

Those who, as Gurmukh, realize this, keep the Lord's Ambrosial Nectar enshrined within their hearts.

ਮਲਾਰ ਵਾਰ (ਮਃ ੧) (੮) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੧ ਪੰ. ੧੭

Raag Malar Guru Amar Das

ਹਰਿ ਅੰਮ੍ਰਿਤੁ ਪੀਵਹਿ ਸਦਾ ਰੰਗਿ ਰਾਤੇ ਹਉਮੈ ਤ੍ਰਿਸਨਾ ਮਾਰਿ ॥

Har Anmrith Peevehi Sadhaa Rang Raathae Houmai Thrisanaa Maar ||

They drink in the Lord's Ambrosial Nectar, and remain forever imbued with the Lord; they conquer egotism and thirsty desires.

ਮਲਾਰ ਵਾਰ (ਮਃ ੧) (੮) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੧ ਪੰ. ੧੮
Raag Malar Guru Amar Das

ਅੰਮ੍ਰਿਤੁ ਹਰਿ ਕਾ ਨਾਮੁ ਹੈ ਵਰਸੈ ਕਿਰਪਾ ਧਾਰਿ ॥

Anmrith Har Kaa Naam Hai Varasai Kirapaa Dhhaar ||

The Name of the Lord is Ambrosial Nectar; the Lord showers His Grace, and it rains down.

ਮਲਾਰ ਵਾਰ (ਮਃ ੧) (੮) ਸ. (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੧ ਪੰ. ੧੮
Raag Malar Guru Amar Das

ਨਾਨਕ ਗੁਰਮੁਖਿ ਨਦਰੀ ਆਇਆ ਹਰਿ ਆਤਮ ਰਾਮੁ ਮੁਰਾਰਿ ॥੨॥

Naanak Guramukh Nadharee Aaeiaa Har Aatham Raam Muraar ||2||

O Nanak, the Gurmukh comes to behold the Lord, the Supreme Soul. ||2||

ਮਲਾਰ ਵਾਰ (ਮਃ ੧) (੮) ਸ. (੩) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੧ ਪੰ. ੧੯
Raag Malar Guru Amar Das